

ਵਗਦਾ ਪਾਣੀ- ਰੂਪ ਤੇ ਰੰਗ

ਦਿੱਬਦਿੱਸ਼ਟੇ ਕਵੀਆਂ ਅਤੇ ਵਿਚਾਰਵਾਨਾਂ ਨੇ ਵਗਦੇ ਪਾਣੀ ਦੀਆਂ ਵਿਸ਼ੇਸ਼ਤਾਵਾਂ ਨੂੰ ਸੰਕੇਤਮਈ ਢੰਗ ਨਾਲ ਚਿੱਤਰਿਆ ਹੈ, ਅਤੇ ਇਸ ਵਿੱਧ ਪ੍ਰਚੱਲਤ ਅਰਥਾਂ ਵਿਚ ਨਵੇਂ ਨਵੇਂ ਰੰਗ ਭਰੇ ਹਨ। ‘ਸੰਕੇਤ-ਸੈਨਤ’ ਜਾਂ ‘ਰਮਜ਼’ ਦਾ ਹੀ ਦੂਜਾ ਨਾਂ ਹੈ। ਇਹ ਰਹੱਸ ਅਰਥਾਤ ਭੇਦ ਦੀ ਭਾ ਮਾਰਦਾ ਹੈ। ਕਵੀਆਂ ਵਲੋਂ ਢਾਲੇ ਗਏ ਅਰਥ ਆਮ ਤੌਰ ਤੇ ਸਾਡੀਆਂ ਭਾਵਨਾਵਾਂ ਨੂੰ ਟ੍ਰੈਬਣ ਵਾਲੇ (emotive) ਹੁੰਦੇ ਹਨ। ਅਰਥਾਂ ਦੀਆਂ ਗਤੀ-ਵਿਧੀਆਂ ਤੇ ਨਟ-ਖਟੀਆਂ ਦੀ ਸੋਝੀ ਲਈ ਅਰਥ-ਵਿਗਿਆਨ (semantics) ਦਾ ਸਹਾਰਾ ਲਿਆ ਜਾਂਦਾ ਹੈ। ਇਹ ਵਿਸ਼ਾ ਅਸਲ ਵਿਚ ਵਿਗਿਆਨਕ ਘੱਟ ਅਤੇ ਸਾਹਿਤਕ ਵਧੇਰੇ ਹੈ।

ਜਦ ਅਸੀਂ ਕਹਿੰਦੇ ਹਾਂ ਕਿ ਵਗਦਾ ਪਾਣੀ ਲੜੀ, ਡੋਰੀ ਜਾਂ ਮਾਲਾ ਦਾ ਭੇਸ ਧਾਰਨ ਕਰਦਾ ਹੈ, ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਕਾਵਿਕ ਸੋਚ ਅਨੁਸਾਰ, ਨਦੀ ਸਿਧਾਈ ਅਤੇ ਲਗਾਤਾਰਤਾ ਦਾ ਸੂਝਾਊ ਦਿੰਦੀ, ਲੜੀ, ਡੋਰੀ ਜਾਂ ਮਾਲਾ ਵਜੋਂ ਮੂਰਤੀਮਾਨ ਹੁੰਦੀ ਹੈ। ਵਿਹਾਰਕ ਤੌਰ ਤੇ ਇਹ ਧਾਰਨਾ ਸੰਸਕ੍ਰਿਤ ਸਰ (ਡੋਰੀ, ਮਾਲਾ) ਅਤੇ ਸਰਗ (ਛੋਟੀ ਨਦੀ) ਤੇ ਆਧਾਰਤ ਹੈ, ਜੋ ਇਕ ਹੀ ਸ਼ਬਦ ਦੇ ਦੋ ਰੂਪ ਹਨ। ਸੰਸਕ੍ਰਿਤ ਅਤੇ ਪੰਜਾਬੀ ਵਿਚ ਕੋਈ ਭੇਦ-ਭਾਵ ਨਹੀਂ ਕੀਤਾ ਜਾ ਸਕਦਾ। ਇਹ ਨਹੀਂ ਕਿਹਾ ਜਾ ਸਕਦਾ ਕਿ ਸੰਸਕ੍ਰਿਤ ਕਿੱਥੇ ਖਤਮ ਹੁੰਦੀ ਹੈ ਅਤੇ ਪੰਜਾਬੀ ਕਿੱਥੋਂ ਸ਼ੁਰੂ ਹੁੰਦੀ ਹੈ। ਕਹਿਣ ਦਾ ਭਾਵ ਇਹ ਹੈ ਕਿ ਗੁਰਬਾਣੀ ਵਿੱਚ ਸੰਤਸ਼ੀ, ਸੰਤਸ਼ੀ ਦੀ ਮਾਲਾ (ਜਿਵੇਂ “ਤੁਟਨਿ ਸੰਤਸ਼ੀਆਂ”; ਮ. 1.) ਦੀ ਬਣਤਰ ਵਿਚ ਸ਼ਬਦ ਦਾ ਦੂਜਾ ਭਾਗ ਉੱਪਰ ਦੱਸੇ ਗਏ ਸ਼ਬਦ ਦਾ ਹੀ ਇਕ ਭੇਦ ਹੈ। ਨਦੀ ਅਤੇ ਮਾਲਾ ਦੀ ਆਪਸੀ ਸਾਡ ਨੂੰ ਸਪਸ਼ਟ ਬਣਾਉਣ ਅਤੇ ਬਲ ਦੇਣ ਲਈ ਅੰਗਰੇਜ਼ੀ riviere, ਬਹੁ-ਲੜੀਆਂ ਵਾਲੀ ਹੀਰ ਸੰਤਸ਼ੀਆਂ ਦੀ ਮਾਲਾ, ਦਾ ਹਵਾਲਾ ਬੜਾ ਸਾਰਬਕ ਹੈ, ਜੋ ਸਰੀਹਨ river, ਨਦੀ, ਦਾ ਕਿਸਮਾ ਹੈ।

ਅੱਗੇ ਜਾ ਕੇ ਵਗਦੇ ਪਾਣੀ ਦੇ ਵੱਖ-ਵੱਖ ਰੂਪ ਪੇਸ਼ ਕੀਤੇ ਗਏ ਹਨ। ਇਹ ਸਾਰੇ ਦੇ ਸਾਰੇ ਵਿਹਾਰਕ ਰੂਪ ਅਰਥਾਤ ਸ਼ਬਦਾਂ ਦੀਆਂ ਉਦਾਹਰਨਾਂ ਵਜੋਂ ਮਿਲਦੇ ਹਨ।

ਵਿਸ਼ੇਸ਼ਤਾਵਾਂ

ਪਾਣੀ ਦਾ ਵਗਣਾ ਇਸ ਦਾ ਜਮਾਂਦਰੂ ਗੁਣ ਹੈ। ਪਾਣੀ ਨੂੰ ਕਿਸੇ ਪਾਤਰ ਵਿਚ ਤਾਂ ਡੱਕ ਕੇ ਰੱਖਿਆ ਜਾ ਸਕਦਾ ਹੈ। ਪਰ ਧਰਤੀ ਤੇ ਪਾਉ ਤਾਂ ਇਹ ਇਧਰ ਉਧਰ ਵੱਗ ਜਾਂਦਾ ਹੈ, ਛੁੱਲ੍ਹ ਜਾਂਦਾ ਹੈ, ਜਾਂ ਫਿਰ ਨਿਵਾਣ ਵੱਲ ਨੂੰ ਵਗ ਤੁਰਦਾ ਹੈ।

ਨਦੀ ਦੇ ਰੂਪ ਵਿਚ ਵਗਦਾ ਪਾਣੀ, ਸਰਲ, ਸੁਭਾਵਕ, ਆਪ-ਮਹਾਰਾ, ਲਕੀਰ ਦਾ ਪ੍ਰਭਾਵ ਦਿੰਦਾ, ਲੜੀਬੱਧ ਜਾਂ ਲਗਾਤਾਰ, ਉੱਛਲ-ਕੂਦ ਕਰਦਾ, ਨੀਲੀ ਭਾ ਮਾਰਦਾ, ਗੁਣਗਣਾਉਂਦਾ, ਅਗਾਂਹ ਵੱਲ ਦੌੜਦਾ, ਜਾਂਦਾ ਹੈ। ਇਥ ਇਸ ਦੀਆਂ ਵਿਸ਼ੇਸ਼ਤਾਵਾਈਆਂ ਦੀ ਗਿਣਤੀ ਵਿਚ ਸੁਭਾਵਕਤਾ, ਸੌਖ, ਸਿਧਾਈ, ਲਗਾਤਾਰਤਾ, ਹਿਲਹਿਲਾਹਟ, ਗੁਣਗਣਾਹਟ, ਨੀਲਾਹਟ ਅਤੇ ਅਗਾਂਹ-ਵਧੂ ਤੇਜ਼ ਗਤੀ ਦੇ ਭਾਵ ਸ਼ਾਮਲ ਹਨ।

ਵੇਰਵੇ

- ♦ ਨਦੀ ਦਾ ਆਪ-ਮਹਾਰਾ ਲਗਾਤਾਰ ਵਹਿਣ ਮਨੁੱਖੀ ਜੀਵਨ ਦੀ ਚਲਾਏਮਾਨਤਾ ਦੀ ਦਲੀਲ ਹੈ। ਜੋ ਜਲ ਕਿਸੇ ਖਾਸ ਬਾਂ ਤੋਂ ਇਕ ਵਾਰ ਅੱਗੇ ਲੰਘ ਜਾਂਦਾ ਹੈ, ਮੁੜ ਕਦੇ ਵਾਪਸ ਨਹੀਂ ਆਉਂਦਾ। ਇਹ ਗੱਲ ਮਨੁੱਖੀ ਜੀਵਨ ਤੇ ਵੀ ਲਾਗੂ ਹੁੰਦੀ ਹੈ। “ਜਿਹੜੇ ਪੱਤਣ ਪਾਣੀ ਅੱਜ ਲੰਘ ਜਾਣਾ ਫੇਰ ਨਾ ਲੰਘਣਾ ਭਲਕੇ” ਅਜਿਹੀ ਹੋਣੀ ਦੀ ਮੂੰਹ ਬੋਲਦੀ ਤਸਵੀਰ ਹੈ।
- ♦ ਨਦੀ ਮਾਨੋ ਸਮੁੰਦਰ ਜਾਂ ਹੋਰ ਕਿਸੇ ਨਦੀ ਦੇ ਸੰਗਮ ਨੂੰ ਲੋਚਦੀ ਬੜੀ ਬੇਤਾਬੀ ਨਾਲ ਅਗਾਂਹ ਵੱਧਦੀ ਜਾਂਦੀ ਹੈ। ਇਸ ਹੈਸੀਅਤ ਵਿਚ ਇਹ ਇਕ ਮੁਟਿਆਰ ਦਾ ਰੂਪ ਧਾਰਨ ਕਰਦੀ ਹੈ, ਜੋ ਆਪਣੇ ਪ੍ਰਤੀਮ ਨੂੰ ਇਕ ਨਿਸ਼ਚਿਤ ਸਮੇਂ ਅਤੇ ਟਿਕਾਣੇ ਤੇ ਮਿਲਣ ਲਈ ਸਧਾਈ, ਪਾਣੀ ਵਾਂਗ ਵਗਦੀ ਜਾ ਰਹੀ ਹੈ। ਨਦੀ ਦੇ ਇਸ ਰੂਪਕ ਨੂੰ ਅਭਿਸਾਰਿਕਿਆ ਕਿਹਾ ਜਾਂਦਾ ਹੈ, ਜਿਸ ਦਾ ਮੂਲ ਸਬੰਧ ਕਿਸੇ (ਮਿੱਥੇ ਹੋਏ) ਬਾਂ ਵਲ ਵਗਣ, ਇਸ ਲਈ ਜਾਣ ਤੋਂ ਹੈ, ਅਤੇ ਜਿਸ ਦੀ ਬਣਤਰ ਵਿਚ ਸਾਰ ਦਾ ਅੰਸ਼ ਪਾਣੀ ਦੇ ਵਗਣ ਦਾ ਸੂਚਕ ਹੈ। ਇਸ ਦੇ ਨਾਲ ਹੀ ਵਗਦਾ ਪਾਣੀ, ਜੋ ਵਾਫਰਤਾ ਦਾ ਸੁਝਾਊ ਦਿੰਦਾ ਹੈ, ਵਣਜਾਰਿਆਂ ਦੇ ਕਾਫਲੇ ਨੂੰ ਮੂਰਤੀਮਾਨ ਕਰਦਾ ਹੈ, ਜੋ ਤੇਜ਼-ਕਦਮੀ ਨਾਲ ਆਪਣੀ ਮੰਜ਼ਲ ਵਲ ਵਧ ਰਿਹਾ ਹੈ। ਇਕਬਾਲ ਦੀ ਤੁਕ “ਐ ਮੁਸਾਫਰ ਦਿਲ ਸਮਝਤਾ ਹੈ ਤਿਰੀ ਆਵਾਜ਼ ਕੇ” ਵਿਖੇ ਮੁਸਾਫਰ ਦਾ ਭਾਵ ਨਦੀ ਤੋਂ ਹੈ।
- ♦ ਵਗਦਾ ਪਾਣੀ, ਜਿਵੇਂ ਪਹਿਲਾਂ ਵੀ ਦੱਸਿਆ ਗਿਆ ਹੈ, ਨਦੀ ਦੀ ਸਿਧਾਈ ਅਤੇ ਲਗਾਤਾਰਤਾ ਦੀ ਵਿਸ਼ੇਸ਼ਤਾ ਤੋਂ ਇਕ ਲਕੀਰ ਦੇ ਰੂਪਕ ਵਜੋਂ ਉੱਭਰਦਾ ਹੈ, ਜੋ ਇਕ ਪਾਸੇ ਰਸਤੇ ਦਾ ਅਤੇ ਦੂਜੇ ਪਾਸੇ ਲੜੀ, ਡੋਰੀ ਜਾਂ ਮਾਲਾ ਦਾ ਬੋਧਕ ਬਣਦਾ ਹੈ। ਲਕੀਰ ਅਤੇ ਡੋਰੀ ਦੇ ਭਾਵਾਂ ਦੀ ਆਪਸੀ ਸਾਂਝ ਲਈ ਅੰਗਰੇਜ਼ੀ line ਦੀ ਮਿਸਾਲ ਦੇਣਯੋਗ ਹੈ, ਜੋ ਲਕੀਰ ਅਤੇ ਡੋਰੀ ਦੋਨੋਂ ਦਾ ਕੰਮ ਸਾਰਦੀ ਹੈ।

- * ਇਥੋਂ ਲਿਖੇ ਹੋਏ ਹਨ ਕਿ ਪੱਧਰੀਂ ਪਤ੍ਰ, ਪਾਣੀ ਦੇ ਰਗਣਾ ਦਾ ਸੂਹੜ (ਜੋ ਅੰਗਰੇਜ਼ੀ flow ਦਾ ਮਾਨ ਪ੍ਰਦਾਨੀ ਹੈ), ਪਤ੍ਰ ਦੀ ਗਤਤ ਇਹ ਲ੍ਹਾਸੀ (ਲ੍ਹਾਵ) ਤੋਂ ਆਇਆ ਹੈ। ਪਾਣੀ ਦੀ ਪਤ੍ਰ ਦਾ ਲ੍ਹਾਸੀ ਵਿੱਚ ਵੀ ਉੱਛਲ-ਕੂਦ ਅਤੇ ਮੌਜ-ਮਸਤੀ ਕਰਦਾ, ਟਪੁਸੀਆਂ ਮਾਰਦੇ ਛੱਡ੍ਹਾਂ ਅਤੇ ਬੰਦਰਾਂ ਦੇ ਮਖੋਟੇ ਉਤ੍ਤਰਦਾ ਹੈ। ਫਿਰ ਚਿੱਟੇ ਰੰਗ ਦੇ ਘੋੜਿਆਂ ਦਾ ਅਰਥ ਦਿੰਦਾ ਅੰਗਰੇਜ਼ੀ white horses ਦਾ ਸ਼ਬਦ ਵੀ ਇਥੋਂ ਕਥਨਯੋਗ ਹੈ, ਜੋ ਬਦਲਿਆਂ ਅਰਥ ਵਿੱਚ ਕੁਦਾੜੇ ਮਾਰਦੀਆਂ ਝੱਗਦਾਰ ਛੱਲਾਂ ਨੂੰ ਵਿਅਕਤ ਕਰਦਾ ਹੈ। ਇਥੇ ਅਸੀਂ ਕਲੋਲਾਂ ਕਰਦੇ, ਚਿੱਟ-ਰੰਗ, ਲੇਲੇ ਅਰਥਾਤ ਰੂਸੀ barashki ਦਾ ਵਾਧਾ ਕਰਦੇ ਹਾਂ, ਜਿਸ ਤੋਂ ਝੱਗਦਾਰ, ਅਰਥਾਤ ਚਿੱਟੇ ਰੰਗ ਦੀਆਂ ਉੱਛਲ-ਕੂਦ ਕਰਦੀਆਂ ਛੱਲਾਂ ਦਾ ਪ੍ਰਗਟਾਉਂਦੀ ਹੁੰਦਾ ਹੈ। ਇਸ ਸੂਚੀ ਵਿੱਚ ਕਲੋਲ, ਉੱਛਲ-ਕੂਦ, ਦਿਲ-ਪਰਚਾਰੇ, ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ, ਜਿਸ ਦਾ ਮੂਲ-ਭਾਸ਼ਾ ਅਰਥ ਪਾਣੀ ਦੀ ਲਹਿਰ ਹੈ।
- * ਵੱਗਦੇ ਪਾਣੀ ਦਾ ਚੜ੍ਹਾਉ ਅਤੇ ਇਸ ਦਾ ਛੁੱਲ੍ਹੁ-ਛੁੱਲ੍ਹੁ ਪੈਣਾ ਇਕ ਅਜਿਹਾ ਕਾਰਜ ਹੈ, ਜਿਸ ਤੋਂ ਖੁੱਲ੍ਹੁ-ਛੁੱਲ੍ਹੁ, ਬਹੁਲਤਾ, ਭਰਪੂਰਤਾ ਦਾ ਭਾਵ ਟਪਕਦਾ ਹੈ। ਇਸ ਵਿਕਾਸ ਦਾ ਸਿਹਰਾ ਅੰਗਰੇਜ਼ੀ abundance ਦੇ ਸਿਰ ਹੈ ਜਿਸ ਦੀ ਬਣਤਰ ਦਾ ਮੂਲ ਅੰਸ਼ ਲਾਤੀਨੀ unda, ਪਾਣੀ ਦੀ ਲਹਿਰ, ਸੰਸਕ੍ਰਿਤ ਉੰਦ (ਇਸ ਲਈ ਪੰਜਾਬੀ ਸਮੁੱਦ, ਅਰਥਾਤ ਸਮ-ਉੰਦ) ਨਾਲ ਸੂਤ ਬੈਠਦਾ ਹੈ।
- * ਸਮੂਹ ਵਿੱਚ ਵਗਦਾ, ਤਾਜ਼ਗੀ ਦਾ ਪ੍ਰਭਾਵ ਦਿੰਦਾ, ਸਾਫ ਸ਼ਹਾਟ ਪਾਣੀ ਨੀਲੀ ਝਲਕ ਮਾਰਦਾ ਹੈ। ਇਸ ਖਾਸੀਅਤ ਦੇ ਅਤੇ ਬਾਰ ਦੇ ਵਾਸੀਆਂ ਦੀਆਂ ਝਨਾਂ ਪ੍ਰਤਿ ਪਿਆਰ-ਭਾਵਨਾਵਾਂ ਦੇ ਸਚਕੇ ਝਨਾਂ ਨੂੰ ਨੀਲੀ ਦਾ ਨਾਂ ਦਿੱਤਾ ਗਿਆ ਹੈ। ਨੀਲੀ ਬਾਰ ਦੀ ਹੋਰ ਇਥੇ ਸਵੇ-ਸਿੱਧ ਹੈ। ਲਹਿਦੀ ਅਨੁਸਾਰ, ਜੋ ਪੰਜਾਬੀ ਦੀ ਨਿਸ਼ਬਤ ਸੰਸਕ੍ਰਿਤ ਦੇ ਵਧੇਰੇ ਨੇਕੇ ਹੈ, ਮੂਲ ਭਾਸ਼ਾ ਦੇ ਆਧਾਰ ਤੇ ਝਨਾਂ ਨੂੰ ਇਸਤਰੀ-ਲਿੰਗ ਸਮਝਿਆ ਜਾਂਦਾ ਹੈ। ਝਨਾਂ ਲਈ ਨੇ ਝਨਾਂ-ਝਨਾਂ ਦੀ ਨਦੀ- ਇਸ ਦਿਸ਼ਾ ਵੱਲ ਇਸ਼ਾਰਾ ਹੈ। ਝਨਾਂ ਦੇ ਨੀਲਬਾਰੀ ਹੋਣ ਵਾਂਗ ਅੰਗਰੇਜ਼ੀ Danube, ਯੂਰਪ ਦਾ ਇਕ ਦਰਿਆ ਹੈ, ਜਿਸ ਤੋਂ ਆਧਾਰਤ Blue Danube, ਇਕ ਪ੍ਰਕਾਰ ਦੇ ਗੀਤ ਦੀ ਪੁਨੀ ਹੈ।
- * ਨਦੀ ਅਤੇ ਨਾਦ ਇਕ ਸਾਂਝੇ ਸ੍ਰੀਤ ਦੀ ਉਪਜ, ਤੋਂ ਇਹ ਸਾਬਤ ਹੁੰਦਾ ਹੈ ਕਿ ਨਦੀ ਦਾ ਗੁਣਗੁਣਾਹਟ ਨਾਲ ਇਕ ਅਟੂੰਟ ਰਿਸਤਾ ਹੈ। ਇਕਬਾਲ ਇਸ ਹਕੀਕਤ ਨੂੰ “ਆਤੀ ਹੈ ਨੌਦੀ ਫਰਾਜ-ਏ-ਕੋਹ ਸੇ ਗਾਤੀ ਹੂਣੀ” ਦੇ ਰੂਪ ਵਿੱਚ ਬਿਆਨ ਕਰਦਾ ਹੈ।

ਹੋਰ ਪੱਖ

ਨਦੀ ਦੇ ਵੱਖ-ਵੱਖ ਗੁਣਾਂ ਨੂੰ ਮੁਰਤੀਮਾਨ ਕਰਨ ਤੋਂ ਬਾਅਦ ਹੁਣ ਅਸੀਂ ਨਦੀ ਦੇ ਕੁਝ ਹੋਰ ਪੱਖਾਂ ਦੀ ਗੱਲ ਛੋੜਦੇ ਹਾਂ :-

- ♦ ਕਿਸੇ ਸਮੇਂ ਨਦੀ ਨੂੰ ਪਾਰ ਕਰਨਾ ਅਤੇ ਦੌਨਾਂ ਪਾਸਿਆਂ ਦੇ ਲੋਕਾਂ ਦਾ ਆਪਸ ਵਿਚ ਮਿਲਣਾ-ਜੁਲਣਾ ਢੁਸ਼ਬਾਰ ਸੀ। ਇਸ ਹਾਲਤ ਵਿਚ ਇਕ ਬਾਪ ਨਦੀ ਦੇ ਚੜ੍ਹਾਉਂ ਕਾਰਨ, ਪਾਰ ਵਿਚ ਵਿਆਹੀ ਹੋਈ ਬੇਟੀ ਨੂੰ ਮਿਲਣ ਤੋਂ ਮਜ਼ਬੂਰ ਹੈ। ਇਸ ਦਾ ਨਕਸ਼ਾ ਸਾਡੇ ਇਕ ਲੋਕ-ਗੀਤ ਵਿਚ ਇੱਜ ਖਿੱਚਿਆ ਗਿਆ ਹੈ :
- “ਕੀਕੁਨ ਆਵਾਂ ਜਾਈਏ ਮੇਰੀਏ ਨਦੀਆਂ ਲਿਆ ਨੀ ਉਛਾਲਾ।” “ਤੂੰ ਆਰ ਚੰਨ ਵੇ, ਤੇ ਮੈਂ ਪਾਰ ਚੰਨ ਵੇ” ਦੀ ਸਥਿਤੀ ਨਦੀ ਦੀ ਰੁਕਾਵਟ ਦੇ ਕਾਰਨ ਹੈ। ਨਦੀ ਨੂੰ ਪਾਰ ਕਰਨ ਦਾ ਅਸਲੀ ਮੁੱਦਾਅਂ ਪਰਲੇ ਕੰਢੇ ਤੇ ਜਾਣ ਦਾ ਹੈ। ਇਹ ਸਾਡੀਆਂ ਸੱਧਰਾਂ ਤੇ ਅਰਜੇਈਆਂ ਦਾ ਹਾਸਲ ਹੈ। ਪਾਰ ਲਗਣਾ ਧਾਰਮਕ ਦਿਸ਼ਟੀ ਤੋਂ ਮੁਕਤੀ ਪ੍ਰਾਪਤ ਕਰਨ ਦੇ ਤੁੱਲ ਹੈ। ਪਾਰ ਉਤਾਰਾ, ਤਾਰਨਾ, ਬੇੜੀ ਪਾਰ ਹੋਨਾ, ਤਰਨ-ਤਾਰਨ ਇਸੇ ਸਿਲਸਲੇ ਦੀਆਂ ਕੜੀਆਂ ਹਨ। ਸੋਹਟੀ ਪਾਰਲੇ ਕੰਢੇ ਪਹੁੰਚਣ ਨੂੰ ਤਰਸਦੀ, ਕੱਚੇ ਘੜੇ ਨੂੰ, “ਓਹ ਦਿਸਦੀ ਕੁੱਲੀ ਯਾਰ ਦੀ” ਦਾ ਦਮ ਦਿਲਾਸਾ ਦਿੰਦੀ, ਇਨ੍ਹਾਂ ਦੀ ਭੇਟ ਹੋ ਜਾਂਦੀ ਹੈ।

ਸਾਡੇ ਲਈ ਨਦੀਆਂ ਪੂਜਨੀਕ ਹਨ। ਇਨ੍ਹਾਂ ਨੂੰ ਮਾਤਾ ਅਤੇ ਦੇਵੀ ਦਾ ਦਰਜਾ ਪ੍ਰਾਪਤ ਹੈ। ਤੀਰਥ ਦੀ ਪੈੜ ਸਿੱਧੀ ਤੀਰ-ਨਦੀ ਦੇ ਕੰਢੇ ਵਲ ਜਾਂਦੀ ਹੈ। ਨਦੀਆਂ ਦੇ ਸੰਗਮ ਨਾਲ ਧਾਰਮਕ ਭਾਵਨਾਵਾਂ ਜੁੜੀਆਂ ਹਨ। ਇਸ ਮੇਲ ਨੂੰ ਜਗਾਅਸੂ ਅਤੇ ਪਰਮਾਤਮਾ ਦੇ ਸੰਜੋਗ ਦੀ ਨਿ਷ਾਨੀ ਸਮਝਿਆ ਜਾਂਦਾ ਹੈ। “ਨਦੀਆਂ ਵਾਹ ਵਿਛੁੰਨੀਆਂ ਮੇਲਾ ਸੰਜੋਗੀ ਰਾਮ” ਦੀ ਤੁਕ ਅਜਿਹੀ ਦਸ਼ਾ ਵਲ ਇਸ਼ਾਰਾ ਹੈ। ਨਦੀ ਪਰਬਤ ਤੋਂ ਜਨਮ ਲੈਂਦੀ ਅਤੇ ਸਮੁੰਦਰ ਵਿਚ ਜਾ ਸਮੇਂਦੀ ਹੈ। ਇਸ ਵਰਤਾਰੇ ਨੂੰ ਮਿਥਿਹਾਸ ਦੀ ਬੇਲੀ ਵਿਚ ਇੱਜ ਦੱਸਿਆ ਗਿਆ ਹੈ ਕਿ ਨਦੀ ਪਰਬਤ ਦੀ ਜਾਈ ਅਤੇ ਸਮੁੰਦਰ ਦੀ ਸੁਆਣੀ ਹੈ।

- ♦ ਇਨ੍ਹਾਂ ਦੇ ਕੰਢਿਆਂ ਨਾਲ ਲਗਦੇ ਖੇਤਰ ਨੂੰ ਬੇਲਾ ਕਿਹਾ ਜਾਂਦਾ ਹੈ, ਜਿਸ ਦਾ ਮੂਲ ਭਾਸ਼ਾ ਵਿਚ ਅਰਥ “ਦਰਿਆ ਜਾਂ ਸਮੁੰਦਰ ਦਾ ਕੰਢਾ” ਹੈ। ਇੱਥੇ ਮੱਝਾਂ ਦੇ ਪਾਲੀ, ਅਰਥਾਤ ਮਾਹੀ, ਮੱਝਾਂ ਦੇ ਵੱਗ ਚਾਰਦੇ ਹਨ। ਮੁਢਲੇ ਤੌਰ ਤੇ ਸਾਡਾ ਮਾਹੀਆ ਇਕ ਚਰਵਾਹਾ ਗੀਤ (pastoral song) ਹੈ, ਜਿਸ ਦੇ ਪਿਛੇਕੜ ਵਿਚ ਮਾਹੀ ਮੁੰਡਿਆਂ ਜਾਂ ਮਾਹੀਆਂ ਦੀ ਹੋਦ ਹੈ। ਬੇਲੇ ਦੇ ਟਾਕਰੇ ਤੇ ਜਮਨਾ ਦਾ ਕੰਢਾ (ਤੀਰ) ਹੈ, ਜਿਥੇ ਕਿਸ਼ਨ

* ਰਿੱਗ - ਰਾਮੀ ਭਾਰ ਸਵੰਧ “ਕੁਠੀਉਂ ਪਾਰੁ ਵਾਹੁ ਗੱਲੁ ਤੁ ਸਾਡੀ ਆਮਲੁ
ਅੰਦਰਾਜੁ ਦਿਓ ਆਮਾਮਾ ਵੇ ਲੁਗਮ ਨੈਣ ਤੇ ਦੂਰਾਉਂਦੇ ਅਥਾ ਸਾਡੁ ਮੈਂਗ ਦੀ ਹੋਰ
ਦਿਓ “ਕੁਠੀਉਂ ਪਾਰੁ ਗੱਲੁ ਰਾ ਫਾਨਾ” ਅਜਿਥੇ ਹੁੰਜੇ ਦੀ ਆਮਾਰ ਨੇ।

ਗਊ-ਚਾਰਕ ਅਰਥਾਤ ਗੁਆਲੇ ਦੇ ਰੂਪ ਵਿਚ ਗਊਆਂ ਚਰਾਂਦੇ ਸਨ। ਇੱਜ ਗੁਆਲ ਗੀਤ, ਜਿਸ ਦਾ ਸਬੰਧ ਗੋਪਾਲ ਗੀਤ-ਗਊ-ਪਾਲਕਾਂ ਦੇ ਗੀਤ-ਨਾਲ ਹੈ, ਮਾਹੀਏ ਦਾ ਸਮਾਨਅਰਥਕ ਹੈ।

ਸਾਡੇ ਕਵੀਆਂ ਅਤੇ ਵਿਚਾਰਵਾਨਾਂ ਨੇ ਨਦੀਆਂ ਦੇ ਹਾਵ-ਬਾਵ ਤੇ ਤੌਰ-ਤਰੀਕਿਆਂ ਨੂੰ ਬੜੀ ਰੂਹ ਨਾਲ ਘੱਖਿਆ ਤੇ ਚਿੱਤਰਿਆ ਹੈ। ਨਦੀਆਂ ਪਵਿੱਤਰ ਤੇ ਪੂਜਨੀਕ ਹਨ। ਮਾਤਾ ਅਤੇ ਦੇਵੀ ਦੇ ਸਮਾਨ ਹਨ। ਪਰ ਕਿਨੇ ਦੁਖਾਂਤ ਦੀ ਹੈ ਇਹ ਗੱਲ ਕਿ ਅਜੇਕਾ ਮਨੁੱਖ, ਮਾਨਵੀ ਕਦਰਾਂ ਕੀਮਤਾਂ ਅਤੇ ਮਾਨ-ਮਰਿਯਾਦਾ ਤੋਂ ਬੇਮੁੱਖ, ਨਦੀਆਂ ਨੂੰ ਢੂਸਿਤ ਕਰਨ, ਅਰਥਾਤ ਇਨ੍ਹਾਂ ਦੀ ਬੋਹਰਮਤੀ ਤੇ ਤੁਲਿਆ ਹੋਇਆ ਹੈ।

ਜੀ. ਐਸ. ਰਿਆਲ,
ਕਿਊ-8, ਪੰਜਾਬੀ ਯੂਨੀਵਰਸਿਟੀ,
ਪਟਿਆਲਾ।
ਮੋਬਾਈਲ : 94632-62832

ੴ. ਅ. ਰਿਆਲ